

ਤੁਰੰਤ ਰਿਲੀਜ਼ ਲਈ

**ਸਿਟੀ ਆਫ ਬ੍ਰੈਂਪਟਨ ਪੇਸ਼ ਕਰਦੀ ਹੈ ਮੇਕ ਆਈ.ਟੀ. ਸਿਕਿਓਰ 2019:
ਮੈਨੁਫੈਕਚਰਿੰਗ ਸੈਕਟਰ ਵਿੱਚ ਸਾਈਬਰਸਿਕਿਓਰਟੀ**

**ਇਹ ਕਾਨਫਰੰਸ ਰਾਇਰਸਨ ਯੂਨੀਵਰਸਿਟੀ ਦੇ ਸਾਈਬਰਸਿਕਿਓਰ ਕੈਟਾਲਿਸਟ ਅਤੇ ਕੈਨੇਡੀਅਨ ਸੈਂਟਰ ਫਾਰ ਸਾਈਬਰ
ਸਿਕਿਓਰਿਟੀ ਦੀ ਸਹਿ-ਮੇਜ਼ਬਾਨੀ ਵਿੱਚ ਵੀਰਵਾਰ, 25 ਅਪ੍ਰੈਲ, 2019 ਨੂੰ ਲਾਇਨਹੈੱਡ ਗੇਲਰ ਕਲੱਬ ਵਿਖੇ ਹੋਵੇਗੀ।**

ਬ੍ਰੈਂਪਟਨ, ਓਨਟੈਰੀਓ (18 ਅਪ੍ਰੈਲ, 2019) – ਵੀਰਵਾਰ, 25 ਅਪ੍ਰੈਲ ਨੂੰ ਸਾਈਬਰਸਿਕਿਓਰਿਟੀ ਅਤੇ ਐਡਵਾਂਸਡ ਮੈਨੁਫੈਕਚਰਿੰਗ ਸੈਕਟਰਾਂ ਦੇ ਲੀਡਰ, ਸੀਨੀਅਰ ਸਰਕਾਰੀ ਅਫਸਰ, ਅਕਾਦਮਿਕ ਖੋਜਕਰਤਾ ਅਤੇ ਲੱਖ ਐਨਫੋਰਸਮੈਂਟ ਦੇ ਪ੍ਰਤੀਨਿਧੀ, ਬ੍ਰੈਂਪਟਨ ਵਿੱਚ ਮੇਕ ਆਈ.ਟੀ. ਸਿਕਿਓਰ 2019 (Make IT Secure 2019) ਇੱਕ-ਦਿਵਸ ਕਾਨਫਰੰਸ ਵਿੱਚ ਇਕੱਠੇ ਹੋਣਗੇ। ਇਸ ਕਾਨਫਰੰਸ ਵਿੱਚ ਕੈਨੇਡਾ ਦੇ ਮੈਨੁਫੈਕਚਰਿੰਗ ਸੈਕਟਰ ਨੂੰ ਹੋਣ ਵਾਲੇ ਸਾਈਬਰ ਖਤਰਿਆਂ ਬਾਰੇ ਚਰਚਾ ਕੀਤੀ ਜਾਏਗੀ। ਇਸ ਬਾਰੇ ਵੀ ਚਰਚਾ ਹੋਵੇਗੀ ਕਿ ਉਹਨਾਂ ਖਤਰਿਆਂ ਨੂੰ ਕਿਵੇਂ ਪ੍ਰਬੰਧਿਤ ਅਤੇ ਦੂਰ ਕੀਤਾ ਜਾ ਸਕਦਾ ਹੈ।

ਮੇਕ ਆਈ.ਟੀ. ਸਿਕਿਓਰ 2019 ਦੀ ਸਹਿ-ਮੇਜ਼ਬਾਨੀ ਰਾਇਰਸਨ ਯੂਨੀਵਰਸਿਟੀ (Ryerson University) ਦੇ ਨਵੇਂ ਬ੍ਰੈਂਪਟਨ ਵਿੱਚ ਸਥਿਤ ਸਾਈਬਰਸਿਕਿਓਰ ਕੈਟਾਲਿਸਟ (Cybersecure Catalyst) ਨਾਮਕ ਸਾਈਬਰਸਿਕਿਓਰਿਟੀ ਦੇ ਕੇਂਦਰ, ਅਤੇ ਕੈਨੇਡਾ ਸਰਕਾਰ ਦੇ ਕੈਨੇਡੀਅਨ ਸੈਂਟਰ ਫਾਰ ਸਾਈਬਰ ਸਿਕਿਓਰਿਟੀ (Canadian Centre for Cyber Security) ਵੱਲੋਂ ਕੀਤੀ ਗਈ ਹੈ। ਕਾਨਫਰੰਸ ਸਿਟੀ ਆਫ ਬ੍ਰੈਂਪਟਨ ਵੱਲੋਂ ਪੇਸ਼ ਕੀਤੀ ਗਈ ਹੈ।

ਮੁੱਖ ਬੁਲਾਰਿਆਂ ਅਤੇ ਪੈਨਲਿਸਟਾਂ ਵਿੱਚ ਸ਼ਾਮਲ ਹੋਣਗੇ, ਸੀਮਨਸ ਕੈਨੇਡਾ (Siemens Canada), ਕੈਨੇਡੀਅਨ ਸੈਂਟਰ ਫਾਰ ਸਾਈਬਰ ਸਿਕਿਓਰਿਟੀ, ਆਰ.ਸੀ.ਐਮ.ਪੀ (RCMP), ਬੋਮਬਰਡੀਅਰ (Bombardier), ਸਿਸਕੋ (Cisco), ਹਰਜਵੇਕ ਗਰੁੱਪ (Herjavec Group), ਬਲੈਕਬੇਰੀ (Blackberry) ਅਤੇ ਪਾਲੋ ਅਲਟੋ ਨੈਟਵਰਕਸ (Palo Alto Networks) ਆਦਿ ਦੇ ਸੀਨੀਅਰ ਲੀਡਰ ਸ਼ਾਮਲ ਹੋਣਗੇ।

ਕਾਰੋਬਾਰ ਅਤੇ ਮੈਨੁਫੈਕਚਰਿੰਗ ਭਾਈਚਾਰੇ ਦੇ ਮੈਂਬਰਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਹੋਰ ਵੇਰਵਿਆਂ ਅਤੇ ਕਾਰਜਕਰਮ ਲਈ ਰਜਿਸਟਰੇਸ਼ਨ ਵਾਸਤੇ, makeitsecure.ca ਤੇ ਜਾਓ। 50% ਦੀ ਛੋਟ ਵਾਲੀਆਂ ਟਿਕਟਾਂ ਲੈਣ ਲਈ ਛੋਟ ਕੋਡ "ECO2019" ਦਾਖਲ ਕਰੋ।

ਹਵਾਲੇ

“ਦੁਨੀਆਭਰ ਵਿੱਚ ਕੁਸ਼ਲ ਸਾਈਬਰਸਿਕਿਓਰਿਟੀ ਪੇਸ਼ਾਵਰਾਂ ਦੀ ਤਤਕਾਲੀ ਲੋੜ ਹੈ। ਮਜ਼ਦੂਰਾਂ ਦੀ ਮੰਗ ਵਿੱਚ ਕੈਨੇਡਾ ਦੀ ਸੱਤ ਪ੍ਰਤੀਸ਼ਤ ਸਾਲਾਨਾ ਵਾਧਾ ਦਰ ਹੈ। 2023 ਤੱਕ ਗਲੋਬਲ ਸਾਈਬਰਸਿਕਿਓਰਿਟੀ ਇੰਡਸਟਰੀ ਦੇ ਸਾਲਾਨਾ US\$200 ਅਰਬ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸਿਟੀ ਆਫ ਬ੍ਰੈਂਪਟਨ ਰਾਇਰਸਨ ਯੂਨੀਵਰਸਿਟੀ ਨਾਲ ਭਾਈਵਾਲੀ ਕਰ ਰਹੀ ਹੈ, ਤਾਂ ਜੋ ਇਸ ਗੰਭੀਰ ਗਲੋਬਲ ਚੁਣੌਤੀ ਨੂੰ ਹੱਲ ਕਰਨ ਲਈ ਨੈਕਰੀਆਂ ਅਤੇ ਵਸੀਲੇ ਪੈਦਾ ਕਰਦੇ ਹੋਏ – ਬ੍ਰੈਂਪਟਨ ਵਿੱਚ ਰਾਸ਼ਟਰੀ ਕੇਂਦਰ ਦਾ ਨਿਰਮਾਣ ਕੀਤਾ ਜਾ ਸਕੇ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

“ਮੈਨੁਫੈਕਚਰਿੰਗ ਸੈਕਟਰ ਵਿੱਚ ਸਾਈਬਰਸਿਕਿਓਰਿਟੀ ਬਾਰੇ ਚਰਚਾ ਕਰਨ ਲਈ ਆਗੂਆਂ ਦੇ ਇਸ ਇਕੱਠ ਦੀ ਸਹਿ-ਮੇਜ਼ਬਾਨੀ ਕਰਨ ਲਈ ਅਸੀਂ ਬਹੁਤ ਜ਼ਿਆਦਾ ਉਤਸ਼ਾਹਿਤ ਹਾਂ। ਮੈਨੁਫੈਕਚਰਿੰਗ ਸੈਕਟਰ ਤੇਜ਼ੀ ਨਾਲ ਬਦਲ ਰਿਹਾ ਹੈ। ਸਾਨੂੰ ਸਾਰਿਆਂ ਨੂੰ ਕੈਨੇਡੀਅਨ ਅਰਥਚਾਰੇ ਦੇ ਇਸ ਮਹੱਤਵਪੂਰਨ ਖੇਤਰ

ਲਈ ਸਾਈਬਰ ਖਤਰਿਆਂ ਬਾਰੇ ਚਿੰਤਾ ਕਰਨ ਦੀ ਲੋੜ ਹੈ। ਇਹ ਸਾਈਬਰਸਿਕਿਓਰਿਟੀ ਕੈਟਾਲਿਸਟ ਦੀ ਸਹਿ-ਮੇਜ਼ਬਾਨੀ ਵਿੱਚ ਹੋਣ ਵਾਲੀ ਪਹਿਲੀ ਕਾਨਫਰੰਸ ਹੈ। ਜਿਵੇਂ ਹੀ ਅਸੀਂ ਬ੍ਰੈਂਪਟਨ ਵਿੱਚ ਸਾਡੇ ਕੇਂਦਰ ਦਾ ਨਿਰਮਾਣ ਕਰ ਲਵਾਂਗੇ, ਅਸੀਂ ਤੁਰੰਤ ਬ੍ਰੈਂਪਟਨ, ਓਨਟੈਰੀਓ, ਕੈਨੇਡਾ ਅਤੇ ਅਮਰੀਕਾ ਤੋਂ ਹਿੱਸਾ ਲੈਣ ਵਾਲਿਆਂ ਦਾ ਸੁਆਗਤ ਕਰਾਂਗੇ।"

- ਚਾਰਲਸ ਫਿਨਲੇ (Charles Finlay), ਐਗਜ਼ੀਕਿਊਟਿਵ ਡਾਇਰੈਕਟਰ, ਸਾਈਬਰਸਿਕਿਓਰਿਟੀ ਕੈਟਾਲਿਸਟ, ਰਾਇਰਸਨ ਯੂਨੀਵਰਸਿਟੀ

-30-

ਸਾਈਬਰਸਿਕਿਓਰਿਟੀ ਕੈਟਾਲਿਸਟ ਦੀ ਘੋਸ਼ਣਾ ਸਤੰਬਰ 2018 ਵਿੱਚ ਕੀਤੀ ਗਈ ਸੀ। ਇਹ ਸਾਈਬਰਸਿਕਿਓਰਿਟੀ ਵਿੱਚ ਨਵੀਨਤਾ ਅਤੇ ਸਹਿਯੋਗ ਲਈ ਬ੍ਰੈਂਪਟਨ ਵਿੱਚ ਸਥਿਤ ਰਾਇਰਸਨ ਯੂਨੀਵਰਸਿਟੀ ਦਾ ਨਵਾਂ ਰਾਸ਼ਟਰੀ ਕੇਂਦਰ ਹੈ। ਕੈਟਾਲਿਸਟ ਕੈਨੇਡਾਵਾਸੀਆਂ ਅਤੇ ਕੈਨੇਡਾ ਦੇ ਕਾਰੋਬਾਰੀਆਂ ਨੂੰ ਟ੍ਰੇਨਿੰਗ ਅਤੇ ਸਰਟੀਫਿਕੇਸ਼ਨ; ਵਿਵਸਾਇਕ ਗਤੀ ਵਿੱਚ ਵਾਧੇ ਅਤੇ ਸਾਈਬਰ ਸਕੇਲ-ਅਪਸ ਲਈ ਸਹਿਯੋਗ; ਅਪਲਾਈਡ ਆਰਐਂਡਡੀ (R&D) ਲਈ ਸਹਿਯੋਗ; ਅਤੇ ਜਨਤਕ ਸਿੱਖਿਆ ਦੁਆਰਾ ਮੌਕੇ ਪ੍ਰਾਪਤ ਕਰਨ ਅਤੇ ਸਾਈਬਰਸਿਕਿਓਰਿਟੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਸਮਰੱਥ ਬਣਾਵੇਗਾ। ਕੈਟਾਲਿਸਟ ਦੀਆਂ ਗਤੀਵਿਧੀਆਂ, ਕੈਨੇਡਾ ਅਤੇ ਬ੍ਰੈਂਪਟਨ ਦੇ ਇੰਡਸਟਰੀ ਆਗੂਆਂ ਦੇ ਨਾਲ ਮਜ਼ਬੂਤ ਭਾਈਵਾਲੀਆਂ ਅਤੇ ਇਸ ਮਹੱਤਵਪੂਰਨ ਖੇਤਰ ਵਿੱਚ ਕੰਮ ਕਰਨ ਵਾਲੀਆਂ ਸਰਕਾਰਾਂ ਅਤੇ ਜਨਤਕ ਏਜੰਸੀਆਂ ਦੇ ਨਜ਼ਦੀਕੀ ਸਹਿਯੋਗ ਨਾਲ ਸੰਚਾਲਿਤ ਕੀਤੀਆਂ ਜਾਣਗੀਆਂ।

ਸਾਈਬਰਸਿਕਿਓਰਿਟੀ ਕੈਟਾਲਿਸਟ ਬਾਰੇ ਹੋਰ ਜਾਣਕਾਰੀ ਲਈ, www.cybersecurecatalyst.ca ਤੇ ਜਾਓ

ਕੈਨੇਡੀਅਨ ਸੈਂਟਰ ਫਾਰ ਸਾਈਬਰ ਸਿਕਿਓਰਿਟੀ ਬਾਰੇ ਹੋਰ ਜਾਣਕਾਰੀ ਲਈ <https://www.cyber.gc.ca/en/> ਤੇ ਜਾਓ

ਸਿਟੀ ਆਫ ਬ੍ਰੈਂਪਟਨ ਬਾਰੇ ਹੋਰ ਜਾਣਕਾਰੀ ਲਈ, www.brampton.ca ਤੇ ਜਾਓ ਜਾਂ ਸਾਨੂੰ [Twitter](#), [Facebook](#), ਅਤੇ [Instagram](#) ਤੇ ਫਾਲੋ ਕਰੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca